



# ਐਥੰਸ ਨਗਰ ਖੇਤਰ


[www.athenstownship.ca](http://www.athenstownship.ca)

ਐਥੰਸ ਨਗਰ ਖੇਤਰ ਇਸ ਇਲਾਕੇ ਦੇ ਕੇਂਦਰੀ ਭਾਗ ਦਾ ਇੱਕ ਹਿੱਸਾ ਹੈ ਅਤੇ ਆਪਣੀਆਂ ਝੀਲਾਂ ਅਤੇ “ਕਾਟੇਜ ਕੰਟਰੀ” ਵਜੋਂ ਮਸ਼ਹੂਰ ਹੈ। ਐਥੰਸ ਪਿੰਡ ਵਿਚ ਦਿਵਾਰਾਂ ਤੇ ਬਣੇ 11 ਚਿੱਤਰ ਹਨ ਜੋ ਇੱਥੋਂ ਦੇ ਸ਼ਾਨਦਾਰ ਇਤਹਾਸ ਨੂੰ ਦਰਸਾਉਂਦੇ ਹਨ। ਚਾਰਲਸਟਨ ਝੀਲ (Charleston Lake), ਜਿਸਨੂੰ ਇਸ ਇਲਾਕੇ ਦਾ ਹੀਰਾ ਸਮਝਿਆ ਜਾਂਦਾ ਹੈ, ਆਪਣੀ ਲਾਜਵਾਬ ਖੂਬਸੂਰਤੀ, ਇਕਾਂਤ ਅਤੇ ਸ਼ਾਂਤਮਈ ਵਾਤਾਵਰਨ ਦੇ ਲਈ ਮਸ਼ਹੂਰ ਹੈ। ਚਾਰਲਸਟਨ ਪਿੰਡ ਤੋਂ ਹੇਠਾਂ ਝੀਲ ਨਜ਼ਰ ਆਉਂਦੀ ਹੈ ਜੋ ਦੇਸ਼ ਦੀ ਸੀਮਾ ਦੇ ਦੋਵੇਂ ਪਾਸਿਉਂ ਕਿਸਤੀ ਦੀ ਸੈਰ ਕਰਨ ਅਤੇ ਮੱਛੀ ਪਕੜਨ ਵਾਲੇ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਐਥੰਸ ਹਰ ਸਾਲ ਕੋਰਨਫੈਸਟ ਅਤੇ ਫਾਰਮਰਜ਼ਵਿੱਲ ਸਟੀਮ (Cornfest and Farmersville Steam) ਉਤਸਵ ਮਨਾਉਂਦਾ ਹੈ। ਦਸੰਬਰ ਦੇ ਪਹਿਲੇ ਵੀਕਐਂਡ ਵਿਚ ਪਰੇਡ ਆਫ ਲਾਈਟਸ (Parade of Lights) ਦਾ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ। ਜੁਲਾਈ ਦੇ ਸ਼ੁਰੂ ਵਿਚ ਹੋਣ ਵਾਲੀ ਆਤਿਸ਼ਬਾਜ਼ੀ ਅਤੇ ਅਗਸਤ ਦੇ ਲੰਮੇ ਹਫਤੇ ਦੌਰਾਨ ਚਾਰਲਸਟਨ ਝੀਲ ਵਿਚ ਕਿਸਤੀਆਂ ਦੀ ਦੌੜ, ਗਰਮੀਆਂ ਦੇ ਮੌਸਮ ਵਿਚ ਹੋਣ ਵਾਲੇ ਪ੍ਰੋਗਰਾਮ ਹਨ।



ਐਥੰਸ ਨਗਰ ਖੇਤਰ ਵਿਚ ਇੱਕ ਜ਼ਿਆਦਾ ਵੱਡੇ ਭਾਈਚਾਰੇ ਵਾਲੀਆਂ ਸਾਰੀਆਂ ਸਹੂਲਤਾਂ ਹਨ ਪਰ ਵਾਤਾਵਰਨ ਛੋਟੇ ਸ਼ਹਿਰ ਵਾਲਾ ਅਤੇ ਜੜਾਂ ਪਿੰਡ ਵਾਲੀਆਂ ਹਨ। ਇੱਥੋਂ ਦੀਆਂ ਕੰਪਨੀਆਂ ਵਿਚ ਜੀ. ਟੈਕਬੈਰੀ ਐਂਡ ਸਨਜ਼ ਕੰਸਟ੍ਰਕਸ਼ਨ ਲਿਮਿਟੇਡ (G. Tackaberry and Sons Construction Ltd), ਆਰ.ਏ.ਹੋਵਰਡ ਬੱਸ ਸਰਵਿਸ ਲਿਮਿਟੇਡ (R.A. Howard Bus Service Ltd.), ਨਾਲਿੰਜ ਫਲੋ ਕਾਰਪੋਰੇਸ਼ਨ (Knowledge Flow Corp.), ਮੈਕ-ਕੈਨ ਬਿਲਡਿੰਗ ਸਰਵਿਸਿਜ਼ ਲਿਮਿਟੇਡ (McCann Building Services Ltd.) ਅਤੇ ਵਿਲੱਰਡਜ਼ ਬੇਕਰੀ ਪ੍ਰੋਡਕਟਸ (Willard's Bakery Products) ਸ਼ਾਮਲ ਹਨ।

- ਕੁੱਲ ਆਬਾਦੀ: 3,013 (Statistics Canada Census 2016)
- ਜਨਵਰੀ ਵਿਚ ਔਸਤ ਤਾਪਮਾਨ: -8 °C (27 °F)
- ਜੁਲਾਈ ਵਿਚ ਔਸਤ ਤਾਪਮਾਨ: 26 °C (70 °F)
- ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow
- ਪ੍ਰਤਿ ਵਿਅਕਤੀ ਆਮਦਨੀ: \$71,936
- ਔਸਤ ਪਰਿਵਾਰਕ ਆਮਦਨੀ: \$84,570 (Statistics Canada 2010)
- ਬੇਰੁਜ਼ਗਾਰੀ ਦੀ ਔਸਤ ਦਰ: 5-6 %
- ਰਾਈ ਸਕੂਲ ਪਾਸ ਬਾਲਗ ਵਿਅਕਤੀ: 765
- ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 1,275
- 2 ਬੈਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$870
- ਔਸਤ 3 ਬੈਡਰੂਮ ਵੱਖ ਬੰਗਲਾ: \$250,784



ਵਧੇਰੇ ਜਾਣਕਾਰੀ:

Darlene Noonan, ਮੁੱਖ ਪ੍ਰਸ਼ਾਸਨਕ ਅਧਿਕਾਰੀ (CAO)  
ਐਥੰਸ ਨਗਰ ਖੇਤਰ

1 Main Street, Athens, Ontario, KOE 1B0 Canada  
613-924-2044 / [Athens@myhighspeed.ca](mailto:Athens@myhighspeed.ca)



where lifestyle  
grows good business

[www.leedsgrenville.com](http://www.leedsgrenville.com)



Leeds & Grenville  
IMMIGRATION  
PARTNERSHIP

[www.NewcomersInfo.ca](http://www.NewcomersInfo.ca)